

Joint Press Release of the 6th Deputy National Security Adviser Level Meeting of the Colombo Security Conclave

July 07, 2022

ਕੋਲੰਬੋ ਸੁਰੱਖਿਆ ਸੰਮੇਲਨ ਦੀ 6ਵੀਂ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਮੀਟਿੰਗ ਦੀ ਸੰਯੁਕਤ ਪ੍ਰੈੱਸ ਰਿਲੀਜ਼

07 ਜੁਲਾਈ, 2022

ਭਾਰਤ, ਮਾਲਦੀਵ, ਮੌਰੀਸ਼ਸ ਅਤੇ ਸ੍ਰੀ ਲੰਕਾ ਸਹਿਤ ਕੋਲੰਬੋ ਸੁਰੱਖਿਆ ਸੰਮੇਲਨ ਦੇ ਮੈਂਬਰ ਦੇਸ਼ਾਂ ਨੇ 7 ਜੁਲਾਈ, 2022 ਨੂੰ ਕੋਚੀ ਦੇ ਵੈੱਚ ਭਾਰਤ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ ਵੱਲੋਂ ਆਯੋਜਿਤ 6ਵੀਂ ਉਪ-ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਬੈਠਕ ਨੂੰ ਸਫਲਤਾਪੂਰਵਕ ਸਮਾਪਤ ਕੀਤਾ। ਬੰਗਲਾਦੇਸ਼ ਅਤੇ ਸਿੰਗਾਪੁਰ ਦੇ ਵਫ਼ਦਾਂ ਨੇ ਆਬਜ਼ਰਵਰਾਂ ਦੇ ਵਜੋਂ ਭਾਗ ਲਿਆ।

ਮਾਣਯੋਗ, ਸ੍ਰੀ ਵਕਿਰਮ ਮਸਿਰੀ, ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ, ਭਾਰਤ ਗਣਤੰਤਰ, ਸ੍ਰੀ ਅਹਮਿਦ ਲਤੀਫ਼, ਮਾਲਦੀਵ ਗਣਤੰਤਰ ਦੇ ਵਕਿਲ ਸਕੱਤਰ, ਸ੍ਰੀ ਯੋਇਡਸਿਟੀਅਰ ਥੈਕਾ, ਪ੍ਰਿੰਸੀਪਲ ਕੁਆਰਡੀਨੇਟਰ ਸੁਰੱਖਿਆ ਮਾਮਲੇ, ਪ੍ਰਧਾਨ ਮੰਤਰੀ ਦਫ਼ਤਰ, ਮੌਰੀਸ਼ਸ ਗਣਤੰਤਰ ਅਤੇ ਜਨਰਲ ਸ਼ਵਿੰਦਰ ਸਲਿਵਾ, ਡਬਲਊਡਬਲਊਵੀ, ਆਰਡਬਲਊਪੀ, ਆਰਐਸਪੀ, ਵੀਐੱਸਵੀ, ਯੂਐੱਸਪੀ, ਐੱਨਡੀਸੀ, ਪੀਐੱਸਸੀ, ਐੱਮਫਲਿ, ਚੀਫ਼ ਆਫ ਡਫਿੰਸ ਸਟਾਫ, ਡੈਮੋਕ੍ਰੇਟਿਕ ਸੋਸ਼ਲਿਸਟ ਰਪਿਬਲਿਕ ਆਫ ਸ੍ਰੀਲੰਕਾ ਨੇ ਆਪੋ-ਆਪਣੇ ਵਫ਼ਦਾਂ ਦੀ ਅਗਵਾਈ ਕੀਤੀ। ਕੋਲੰਬੋ, ਸ੍ਰੀ ਲੰਕਾ ਦੇ ਵੈੱਚ ਸੀਐੱਸਸੀ ਦੇ ਸਕੱਤਰੇਤ ਦੀ ਨੁਮਾਇੰਦਗੀ ਕਾਰਜਕਾਰੀ ਸਕੱਤਰ ਕਾਮੋਡੋਰ ਐੱਮਐੱਚ ਨਸ਼ਿਤਾ ਪੀਰੀਸ, ਆਰਐਸਪੀ, ਯੂਐੱਸਪੀ, ਡਾਇਰੈਕਟਰ ਨੇਵਲ ਆਪਰੇਸ਼ਨਜ਼ ਅਤੇ ਨੇਵਲ ਫੌਰੇਨ ਕੁਆਪ੍ਰੇਸ਼ਨ ਦੇ ਡਾਇਰੈਕਟਰ, ਸ੍ਰੀ ਲੰਕਾ ਦੀ ਜਲ ਸੈਨਾ ਵੱਲੋਂ ਕੀਤੀ। ਬੰਗਲਾਦੇਸ਼ ਤੋਂ ਆਏ ਵਫ਼ਦ ਦੀ ਅਗਵਾਈ ਲੈਫਟੀਨੈਂਟ ਜਨਰਲ ਵੇਕਰ ਉਜ਼ ਜਮਾਨ, ਐਸਜੀਪੀ, ਪੀਐਸਸੀ, ਪ੍ਰਮੁੱਖ ਸੁਰੱਖਿਆ ਅਧਿਕਾਰੀ, ਆਰਮਡ ਫੋਰਸਿਜ਼ ਡਿਵੀਜ਼ਨ ਨੇ ਕੀਤੀ ਜਦਕਿ ਸਿੰਗਾਪੁਰ ਦੀ ਨੁਮਾਇੰਦਗੀ ਸਿੰਗਾਪੁਰ ਡਫਿੰਸ ਫੋਰਸਿਜ਼ ਦੇ ਚੀਫ਼ ਆਫ ਸਟਾਫ ਮਹਾਮਹਿਮ ਸਾਈਮਨ ਆਰਚੇਜ਼ ਦੀਨ ਨੇ ਕੀਤੀ। ਹਾਸਿਾ ਲੈਣ ਵਾਲਿਆਂ ਨੇ 2022-23 ਲਈ ਸਹਯੋਗ ਲਈ ਰੋਡਮੈਪ ਨੂੰ ਲਾਗੂ ਕਰਨ ਅਤੇ ਮਾਲਦੀਵ ਵੈੱਚ 9-10 ਮਾਰਚ, 2022 ਨੂੰ ਕੋਲੰਬੋ ਸੁਰੱਖਿਆ ਸੰਮੇਲਨ ਦੀ 5ਵੀਂ ਐੱਨਐੱਸਏ ਪੱਧਰ ਦੀ ਮੀਟਿੰਗ ਵੈੱਚ ਲਏ ਗਏ ਫੈਸਲਿਆਂ ਉੱਤੇ ਹੇਠ ਲਿਖੇ ਪੰਜ ਥੰਮ੍ਹਾਂ ਤੇ ਚਰਚਾ ਕੀਤੀ:

- ਸਮੁੰਦਰੀ ਸੁਰੱਖਿਆ ਅਤੇ ਸੁਰੱਖਿਆ
- ਆਤੰਕਵਾਦ ਅਤੇ ਰੈਡੀਕਲਾਈਜ਼ੇਸ਼ਨ ਦਾ ਟਾਕਰਾ ਕਰਨਾ
- ਤਸਕਰੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧਾਂ ਦਾ ਮੁਕਾਬਲਾ ਕਰਨਾ।
- ਸਾਈਬਰ ਸੁਰੱਖਿਆ, ਨਾਜ਼ੁਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਟੈਕਨੋਲੋਜੀ
- ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਤੋਂ ਰਾਹਤ

ਨਵੀਂ ਦਿੱਲੀ

ਜੁਲਾਈ 07, 2022

DISCLAIMER: This is an approximate translation. The original is available in English on MEA's website and may be referred to as the official press release.

